

ਤੁਰੰਤ ਰਿਲੀਜ਼ ਲਈ

ਸਿਟੀ, ਬ੍ਰੈਮਪਟਨ ਵਿੱਚ ਏਅਰ ਕੈਨੇਡਾ ਫਲਾਈਟ 621 ਹਾਦਸੇ ਦੀ 50^{ਵੀਂ} ਵਰ੍ਹੇਗੰਢ ਮਨਾਵੇਗੀ

ਬ੍ਰੈਮਪਟਨ, ਓਨਟਾਰੀਓ (25 ਜੂਨ, 2020) – ਐਤਵਾਰ, 5 ਜੁਲਾਈ ਨੂੰ ਸਵੇਰੇ 11 ਵਜੇ, ਸਿਟੀ ਆਫ ਬ੍ਰੈਮਪਟਨ, ਈਸਟ ਬ੍ਰੈਮਪਟਨ (East Brampton) ਵਿੱਚ, ਏਅਰ ਕੈਨੇਡਾ ਫਲਾਈਟ 621 (Air Canada Flight 621) ਦੇ ਦਰਦਨਾਕ ਹਾਦਸੇ ਦੀ ਯਾਦ ਵਿੱਚ 50ਵੀਂ ਵਰ੍ਹੇਗੰਢ ਮਨਾਵੇਗੀ। ਇਸ ਹਾਦਸੇ ਦੇ ਪੀੜਤਾਂ ਨੂੰ, ਇੱਕ ਐਨਲਾਈਨ ਵੀਡੀਓ ਸਮਾਰੋਹ ਵਿੱਚ ਯਾਦ ਕੀਤਾ ਜਾਵੇਗਾ ਅਤੇ ਸਿਟੀ ਆਫ ਬ੍ਰੈਮਪਟਨ ਦੀਆਂ ਸਾਰੀਆਂ ਫੈਸਿਲਿਟੀਜ਼ ਵਿਖੇ ਝੰਡੇ ਅੱਧੇ-ਝੁਕੇ ਹੋਏ ਹੋਣਗੇ।

ਸਮਾਰੋਹ, www.brampton.ca/bramptonremembers ਤੇ ਅਤੇ @CityBrampton, YouTube, Twitter ਅਤੇ Facebook ਤੇ ਉਪਲਬਧ ਕਰਾਇਆ ਜਾਵੇਗਾ।

ਭਾਈਚਾਰਾ, www.brampton.ca/bramptonremembers ਤੇ ਇੱਕ ਐਨਲਾਈਨ ਗੈਸਟਬੁੱਕ ਵਿੱਚ, ਸੁਨੇਹੋ, ਯਾਦਾਂ ਅਤੇ ਸੋਗ ਸਾਂਝੇ ਕਰ ਸਕਦਾ ਹੈ।

ਪਰਪਲ ਲਿਲੈਕ ਮੈਮੋਰੀਅਲ ਪਾਰਕ

ਹਾਦਸੇ ਤੋਂ ਬਾਅਦ 50 ਸਾਲਾਂ ਦੀ ਯਾਦ ਵਿੱਚ ਇਸਨੂੰ ਮਨਾਉਣ ਅਤੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ, ਪਰਪਲ ਲਿਲੈਕ ਪਾਰਕ (Purple Lilac Park) ਦਾ ਨਾਮ ਬਦਲ ਕੇ ਪਰਪਲ ਲਿਲੈਕ ਮੈਮੋਰੀਅਲ ਪਾਰਕ (Purple Lilac Memorial Park) ਰੱਖਿਆ ਗਿਆ ਹੈ। ਇਹ ਹਾਦਸੇ ਵਾਲੀ ਥਾਂ, 72 ਡੇਗ੍ਰੇ ਡ੍ਰਾਈਵ (72 Degrey Drive) ਵਿਖੇ ਸਥਿਤ ਹੈ। ਲਿਲੈਕ (Lilac) ਦੇ ਰੁੱਖਾਂ ਦੇ ਫੁੱਲ, ਪਾਰਕ ਵਿੱਚ ਸਮਾਰਕ ਵਾਲੀ ਥਾਂ (ਮੈਮੋਰੀਅਲ ਸਾਈਟ) ਵਿਖੇ ਖਿੜਦੇ ਹਨ, ਜਿੱਥੇ ਹਰੇਕ ਪੀੜਤ ਦੇ ਸਨਮਾਨ ਵਿੱਚ, ਰਸਤੇ ਤੇ 109 ਗ੍ਰੈਨਾਈਟ ਦੇ ਪੱਥਰ ਲਗਾਏ ਹੋਏ ਹਨ। ਗ੍ਰੈਨਾਈਟ ਦੇ ਇੱਕ ਵੱਡੇ ਗੋਲ ਪੱਥਰ ਤੇ ਲੱਗੀ ਫੱਟੀ ਉੱਤੇ ਪੀੜਤਾਂ ਦੇ ਨਾਮ ਲਿਖੇ ਹੋਏ ਹਨ।

ਸਿਟੀ, ਓਨਟਾਰੀਓ ਹੈਰੀਟੇਜ ਐਕਟ (Ontario Heritage Act) ਦੇ ਅਧੀਨ, ਇਸ ਪਾਰਕ ਨੂੰ ਸੱਭਿਆਚਾਰਕ ਵਿਰਾਸਤ ਦੇ ਸ੍ਰੋਤ ਤੇ ਤੌਰ ਤੇ ਨਿਯਤ ਕਰਨ ਦੀ ਪ੍ਰਕਿਰਿਆ ਕਰ ਰਹੀ ਹੈ।

ਪਿਛੋਕੜ

5 ਜੁਲਾਈ, 1970 ਨੂੰ, ਏਅਰ ਕੈਨੇਡਾ ਫਲਾਈਟ 621, ਡਗਲਸ ਡੀ.ਸੀ.-8 (Douglas DC-8) ਹਵਾਈ ਜਹਾਜ਼ ਦਾ, ਕੈਸਲਮੋਰ (Castlemore) ਦੇ ਪਿੰਡ ਵਿੱਚ ਖੇਤਾਂ ਵਿੱਚ ਹਾਦਸਾ ਹੋ ਗਿਆ ਸੀ, ਜੋ ਹੁਣ ਕੈਸਲਮੋਰ ਰੋਡ (Castlemore Road) ਅਤੇ ਮੈਕਵੀਨ ਡ੍ਰਾਈਵ (McVean Drive) ਹੈ। ਇਹ ਹਵਾਈ ਜਹਾਜ਼, ਮੋਨਟ੍ਰੀਅਲ (Montreal) ਤੋਂ ਲੋਸ ਐਂਜਲਸ ਇੰਟਰਨੈਸ਼ਨਲ ਏਅਰਪੋਰਟ (Los Angeles International Airport) ਦੇ ਰਸਤੇ ਵਿੱਚ, ਤੈਅ ਸਮੇਂ ਤੇ ਰੁਕਣ ਲਈ, ਟੋਰੋਂਟੋ ਇੰਟਰਨੈਸ਼ਨਲ ਏਅਰਪੋਰਟ (Toronto International Airport) ਤੇ ਉੱਤਰਣ ਦੀ ਕੋਸ਼ਿਸ਼ ਕਰ ਰਿਹਾ ਸੀ।

ਫਲਾਈਟ ਦੇ ਸਾਰੇ 109 ਯਾਤਰੀਆਂ ਦੀ ਮੌਤ ਹੋ ਗਈ ਸੀ, ਜਿਹਨਾਂ ਵਿੱਚ 100 ਯਾਤਰੀ ਅਤੇ ਨੌਂ ਜਹਾਜ਼ ਦੇ ਕਰਮਚਾਰੀ ਸਨ। ਹਾਦਸੇ ਦੇ ਸਮੇਂ, ਏਅਰ ਕੈਨੇਡਾ ਫਲਾਈਟ 621, ਕੈਨੇਡਾ ਵਿੱਚ ਦੂਜਾ ਭਿਆਨਕ ਜਹਾਜ਼ ਸਬੰਧੀ ਹਾਦਸਾ ਸੀ। ਇਹ ਪੂਰੀ ਦੁਨੀਆਂ ਵਿੱਚ ਕੈਨੇਡਾ ਵਾਸੀਆਂ ਨਾਲ ਜੁੜੇ, ਸਭ ਤੋਂ ਭੈੜੇ ਜਹਾਜ਼ ਸਬੰਧੀ ਹਾਦਸਿਆਂ ਵਿੱਚੋਂ ਇੱਕ ਹੈ। ਪੀੜਤਾਂ ਵਿੱਚ, ਮੋਨਟ੍ਰੀਅਲ ਅਤੇ ਵੈਨਕੂਵਰ (Vancouver) ਦੇ ਕੈਨੇਡਾ ਵਾਸੀ ਅਤੇ ਅਮਰੀਕੀ ਸ਼ਾਮਲ ਸਨ। ਫਲਾਈਟ 621 ਦੇ ਉਨੰਜਾ ਪਛਾਣੇ ਗਏ ਅਤੇ ਤਿੰਨ ਬਿਨਾਂ ਪਛਾਣੇ ਗਏ ਪੀੜਤਾਂ ਨੂੰ, ਟੋਰੋਂਟੋ ਵਿੱਚ ਮਾਊਂਟ ਪਲੈਜੈਂਟ ਸੇਮੇਟਰੀ (Mount Pleasant Cemetery) ਵਿੱਚ ਦਫਨਾਇਆ ਗਿਆ ਸੀ। ਹਾਦਸੇ ਦੇ ਸਾਰੇ ਪੀੜਤ ਨਹੀਂ ਮਿਲੇ ਸਨ।

ਏਅਰ ਕੈਨੇਡਾ ਫਲਾਈਟ 621 ਹਾਦਸੇ ਅਤੇ ਸਿਟੀ ਵੱਲੋਂ ਇਸਦੀ ਯਾਦ ਨੂੰ ਮਨਾਉਣ ਬਾਰੇ ਹੋਰ ਜਾਣਕਾਰੀ ਲਈ, www.brampton.ca/bramptonremembers ਤੇ ਜਾਓ।

ਹਵਾਲੇ

“ਪੰਜਾਹ ਸਾਲ ਪਹਿਲਾਂ, ਏਅਰ ਕੈਨੇਡਾ ਫਲਾਈਟ 621 ਨਾਲ, ਬ੍ਰੈਂਪਟਨ ਵਿੱਚ ਹਾਦਸਾ ਹੋ ਗਿਆ ਸੀ, ਜਿਸਨੇ ਕਈ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਦਿੱਤੀਆਂ ਸਨ। ਇਹ ਦਰਦਨਾਕ ਯਾਦ, ਬ੍ਰੈਂਪਟਨ ਦੇ ਇਤਿਹਾਸ ਦਾ ਇੱਕ ਵੱਡਾ ਹਿੱਸਾ ਹੈ। ਕੋਵਿਡ-19 ਦੇ ਕਾਰਨ, ਸਰੀਰਕ ਦੂਰੀ ਜਿਹੇ ਸਖ਼ਤ ਉਪਾਵਾਂ ਨੂੰ ਦੇਖਦੇ ਹੋਏ, ਅਸੀਂ ਪਰਪਲ ਲਿਲੈਕ ਮੈਮੋਰੀਅਲ ਪਾਰਕ ਵਿਖੇ ਵਿਅਕਤੀਗਤ ਰੂਪ ਨਾਲ ਇਸਦਾ ਯਾਦਗਾਰ ਸਮਾਰੋਹ ਨਹੀਂ ਮਨਾ ਸਕਦੇ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ, ਇਸ ਹਾਦਸੇ ਵਿੱਚ ਜਿਹਨਾਂ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਗਵਾਈਆਂ ਸਨ, ਉਹਨਾਂ ਦੇ ਸਨਮਾਨ ਵਿੱਚ, 5 ਜੁਲਾਈ ਨੂੰ ਇੱਕ ਐਨਲਾਈਨ ਯਾਦਗਾਰ ਸਮਾਰੋਹ ਲਈ ਸਾਡੇ ਨਾਲ ਜੁੜੋ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਏਅਰ ਕੈਨੇਡਾ ਫਲਾਈਟ 621 ਹਾਦਸਾ ਇੱਕ ਦਰਦਨਾਕ ਘਟਨਾ ਹੈ, ਜਿਸਨੂੰ ਬ੍ਰੈਂਪਟਨ ਕਦੇ ਨਹੀਂ ਭੁੱਲੇਗਾ। 5 ਜੁਲਾਈ ਨੂੰ ਸਾਡੇ ਨਾਲ ਜੁੜੋ ਕਿਉਂਕਿ ਅਸੀਂ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ, ਜਿਹਨਾਂ ਨੇ ਆਪਣੀਆਂ ਜ਼ਿੰਦਗੀਆਂ ਗਵਾਈਆਂ ਹਨ ਅਤੇ ਜੋ ਇਸ ਹਾਦਸੇ ਤੋਂ ਪ੍ਰਭਾਵਿਤ ਹੋਏ ਹਨ। ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਇਕੱਲੇ ਜਾਂ ਆਪਣੇ ਪਰਿਵਾਰ ਨਾਲ, ਪਰਪਲ ਲਿਲੈਕ ਮੈਮੋਰੀਅਲ ਪਾਰਕ ਵਿਖੇ ਸਮਾਰਕ ਤੇ ਜਾਓ।”

- ਪੈਟ ਫੋਰਟਿਨੀ (Pat Fortini), ਰੀਜਨਲ ਕਾਉਂਸਲਰ, ਵਾਰਡਸ 7 ਅਤੇ 8, ਸਿਟੀ ਆਫ ਬ੍ਰੈਂਪਟਨ

“ਦਰਦਨਾਕ ਏਅਰ ਕੈਨੇਡਾ ਫਲਾਈਟ 621 ਹਾਦਸੇ ਨੂੰ 50 ਸਾਲ ਹੋ ਚੁੱਕੇ ਹਨ ਅਤੇ ਬ੍ਰੈਂਪਟਨ ਇਸਨੂੰ ਯਾਦ ਕਰ ਰਿਹਾ ਹੈ। ਹਾਲਾਂਕਿ ਅਸੀਂ ਵਿਅਕਤੀਗਤ ਰੂਪ ਨਾਲ ਇਸ ਘਟਨਾ ਦੀ ਯਾਦ ਨੂੰ ਨਹੀਂ ਮਨਾ ਸਕਦੇ, ਫਿਰ ਵੀ ਪਰਪਲ ਲਿਲੈਕ ਮੈਮੋਰੀਅਲ ਪਾਰਕ, ਪੀੜਤਾਂ ਨੂੰ ਇੱਕ ਸ਼ਾਨਦਾਰ ਸ਼ਰਧਾਂਜਲੀ ਹੈ। ਕਿਰਪਾ ਕਰਕੇ ਸਮਾਰੋਹ ਦੇ ਵੀਡੀਓ ਦੇਖਣ ਅਤੇ ਗੈਸਟਬੁੱਕ ਤੇ ਦਸਤਖ਼ਤ ਕਰਨ ਲਈ, 5 ਜੁਲਾਈ ਨੂੰ www.brampton.ca/bramptonremembers ਤੇ ਜਾਓ।”

- ਸ਼ਾਰਮੇਨ ਵਿਲੀਅਮਸ (Charmaine Williams), ਸਿਟੀ ਕਾਉਂਸਲਰ, ਵਾਰਡਸ 7 ਅਤੇ 8, ਸਿਟੀ ਆਫ ਬ੍ਰੈਂਪਟਨ

“ਹਾਲਾਂਕਿ ਅਸੀਂ ਵਿਅਕਤੀਗਤ ਰੂਪ ਨਾਲ ਏਅਰ ਕੈਨੇਡਾ ਫਲਾਈਟ 621 ਹਾਦਸੇ ਦੀ ਯਾਦ ਵਿੱਚ ਇਸਦੀ 50ਵੀਂ ਵਰ੍ਹੇਗੰਢ ਮਨਾਉਣ ਲਈ ਇਕੱਤਰ ਨਹੀਂ ਹੋ ਸਕਦੇ, ਪਰੰਤੂ ਇਹ ਮਹੱਤਵਪੂਰਣ ਹੈ ਕਿ ਅਸੀਂ ਇਸ ਘਟਨਾ ਨੂੰ ਯਾਦ ਕਰਨਾ ਜਾਰੀ ਰੱਖੀਏ। ਸਿਟੀ ਦੇ ਸਟਾਫ਼ ਨੇ ਹਾਦਸੇ ਦੀ ਯਾਦ ਮਨਾਉਣ ਲਈ, ਸਮਾਰੋਹ ਦੇ ਵੀਡੀਓ ਅਤੇ ਇੱਕ ਗੈਸਟਬੁੱਕ ਦੇ ਨਾਲ, ਐਨਲਾਈਨ ਕੇਂਦਰ (ਹਬ) ਤਿਆਰ ਕੀਤਾ ਹੈ। ਸਮਾਰੋਹ ਸਬੰਧੀ ਵੀਡੀਓ, ਜ਼ਿੰਦਗੀਆਂ ਗਵਾਉਣ ਵਾਲੇ ਲੋਕਾਂ, ਲਗਾਤਾਰ ਇਸ ਦਰਦਨਾਕ ਹਾਦਸੇ ਤੋਂ ਪ੍ਰਭਾਵਿਤ ਲੋਕਾਂ, ਸਭ ਤੋਂ ਪਹਿਲਾਂ ਪ੍ਰਤੀਕਿਰਿਆ ਕਰਨ ਵਾਲਿਆਂ ਅਤੇ ਯਾਤਰੀਆਂ ਅਤੇ ਫਲਾਈਟ ਦੇ ਕਰਮਚਾਰੀਆਂ ਦੇ ਪਰਿਵਾਰਾਂ ਅਤੇ ਉਸ ਸਮੇਂ ਉਸ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਨਮਾਨ ਦਿੰਦਾ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca